

ਅੱਜ ਮਿਤੀ 12/05/2018 ਨੂੰ ਸ਼੍ਰੀ ਗੁਰਮੀਤ ਸਿੰਘ, ਪੀ.ਪੀ.ਐਸ, ਐਸ.ਪੀ ਟ੍ਰੈਫਿਕ ਬਠਿੰਡਾ ਦੀ ਰਹਿਨੁਮਾਈ ਹੇਠ ਪੀ.ਸੀ.ਆਰ, ਹਾਈਵੇ ਪੈਟਰੋਲ ਅਤੇ ਵਾਸਪਸ ਵਿੱਚ ਤਾਇਨਾਤ ਕਰਮਚਾਰੀਆਂ ਨੂੰ ਸੜਕ ਤੇ ਦੁਰਘਟਨਾਂ ਹੋਣ ਦੀ ਸੂਰਤ ਵਿੱਚ ਮਰੀਜ਼ ਨੂੰ ਮੁਢਲੀ ਸਹਾਇਤਾ ਦੇਣ ਸਬੰਧੀ ਇੱਕ ਡੈਮੋ ਅਤੇ ਟ੍ਰੇਨਿੰਗ ਸੈਮੀਨਾਰ ਚਿਕਿਤਸਾ ਹੈਲਥ ਕੇਅਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਡਾਕਟਰ ਜਸਵਿੰਦਰ ਸਿੰਘ ਟ੍ਰੇਨਰ (ਫਸਟ ਏਡ) ਵੱਲੋਂ ਮਰੀਜ਼ ਦੇ ਬੇਹੋਸ਼ ਹੋਣ ਦੀ ਸਥਿਤੀ ਵਿੱਚ ਉਸ ਦੀ ਨਬਜ਼ ਪਹਿਚਾਣ ਕੇ ਕੀ ਕਰਨਾ ਚਾਹੀਦਾ ਹੈ, ਦੁਰਘਟਨਾ ਹੋਣ ਦੀ ਸਥਿਤੀ ਵਿੱਚ ਖੂਨ ਦੇ ਵਗਣ ਨੂੰ ਕਿਸ ਤਰ੍ਹਾਂ ਰੋਕਣਾ, ਹਾਰਟ ਅਟੈਕ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਕਿਵੇਂ ਡੀਲ ਕਰਨਾ ਅਤੇ ਸੱਪ ਵੱਲੋਂ ਕੱਟਣ ਤੇ ਕੀ ਕਰਨਾ ਚਾਹੀਦਾ ਹੈ ਆਦਿ ਦੀ ਟ੍ਰੇਨਿੰਗ ਦਿੱਤੀ ਗਈ।

ਇਸ ਤੋਂ ਇਲਾਵਾ 104 ਨੰਬਰ ਜੋ ਕਿ ਡਾਕਟਰੀ ਸਹਾਇਤਾ ਦਾ ਐਮਰਜੈਂਸੀ ਨੰਬਰ ਹੈ, ਉਸਦੇ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਸੈਮੀਨਾਰ ਦੌਰਾਨ ਇੰਸ: ਅਵਤਾਰ ਸਿੰਘ, ਰਿਜ਼ਰਵ ਇੰਸ: ਪੁਲਿਸ ਲਾਇਨ ਬਠਿੰਡਾ, ਸਬ-ਇੰਸ: ਬਿੱਕਰ ਸਿੰਘ ਲਾਇਨ ਅਫਸਰ ਬਠਿੰਡਾ, ਸ:ਥ ਨਰਦੇਵ ਸਿੰਘ ਇੰਚਾਰਜ ਪੀ.ਸੀ.ਆਰ ਬਠਿੰਡਾ, ਜਿਲ੍ਹਾ ਇੰਚਾਰਜ 108 ਐਂਬੂਲੈਂਸ ਪ੍ਰਭਜੋਤ ਸਿੰਘ ਅਤੇ ਰਮਨ ਗਰਗ ਹਾਜ਼ਰ ਸਨ। ਅਖੀਰ ਵਿੱਚ ਐਸ.ਪੀ ਟ੍ਰੈਫਿਕ ਬਠਿੰਡਾ ਨੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਇਸ ਸਬੰਧੀ ਵੱਧ ਤੋਂ ਵੱਧ ਜਾਣੂ ਕਰਵਾਉਣ ਕਿ ਜੇਕਰ ਉਹ ਕਿਸੇ ਦੁਰਘਟਨਾ ਪੀੜਤ ਇਨਸਾਨ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਉਂਦੇ ਹਨ ਤਾਂ ਉਨ੍ਹਾਂ ਦਾ ਮਹਿਕਮੇ ਵੱਲੋਂ ਸਨਮਾਨ ਕੀਤਾ ਜਾਵੇਗਾ ਅਤੇ ਪ੍ਰਸ਼ੰਸਾ ਪੱਤਰ ਵੀ ਦਿੱਤਾ ਜਾਵੇਗਾ। ਕਿਸੇ ਨੂੰ ਵੀ ਉਸ ਦੀ ਇੱਛਾ ਤੋਂ ਬਿਨਾ ਗਵਾਹ ਨਹੀਂ ਬਣਾਇਆ ਜਾਵੇਗਾ। ਸਭ ਤੋਂ ਵੱਧ ਅਜਿਹੇ ਕੰਮ ਕਰਨ ਵਾਲੇ ਵਿਅਕਤੀ ਨੂੰ " ਵਧੀਆ ਸਮਾਰਟੀਅਰ" ਦਾ ਸਨਮਾਨ ਦਿੱਤਾ ਜਾਵੇਗਾ। ਇਸ ਲਈ ਸਾਰੇ ਲੋਕ ਜਖਮੀਆਂ ਦੀ ਸਹਾਇਤਾ ਲਈ ਅੱਗੇ ਆਉਣ।